



ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ, ਬਹੁਤ ਜ਼ਿਆਦਾ ਹੜ੍ਹ ਦੇ ਕਾਰਨ ਨਿਵਾਸੀਆਂ ਨੂੰ ਚਰਚਵਿਲੇ ਖੇਤਰ ਵਿੱਚੋਂ ਸੁਰੱਖਿਅਤ ਰੂਪ ਨਾਲ ਬਾਹਰ ਕੱਢ ਰਹੀ ਹੈ

ਬ੍ਰੈਂਪਟਨ, ਓਨਟਾਰੀਓ (17 ਫਰਵਰੀ, 2022) – ਸਿਟੀ ਆਫ ਬ੍ਰੈਂਪਟਨ, ਚਰਚਵਿਲੇ (Churchville) ਖੇਤਰ ਵਿੱਚ ਬਹੁਤ ਜ਼ਿਆਦਾ ਹੜ੍ਹ ਦਾ ਸਾਮ੍ਹਣਾ ਕਰਦੇ ਹੋਏ, ਹੇਠਾਂ ਲਿਖੇ ਖੇਤਰਾਂ ਵਿੱਚ ਬਾਕੀ ਨਿਵਾਸੀਆਂ ਨੂੰ ਸੁਰੱਖਿਅਤ ਰੂਪ ਨਾਲ ਬਾਹਰ ਕੱਢਣ ਲਈ, ਪੀਲ ਰੀਜਨਲ ਪੁਲਿਸ (Peel Regional Police) ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ:

- ਚਰਚਵਿਲੇ ਰੋਡ (Churchville Road) ਦੇ ਚੋਣਵੇਂ ਖੇਤਰ
- ਮਾਰਟਿਨਸ ਬੁਲੇਵਾਰਡ (Martins Boulevard)
- ਚਰਚ ਸਟ੍ਰੀਟ (Church Street)
- ਵਿਕਟੋਰੀਆ ਸਟ੍ਰੀਟ (Victoria Street)
- ਐਡੇਲੇਡ ਸਟ੍ਰੀਟ (Adelaide Street)
- ਕ੍ਰੈਡਿਟਵਿਊ ਰੋਡ (Creditview Road) ਦੇ ਚੋਣਵੇਂ ਖੇਤਰ

ਹਾਲਾਂਕਿ ਕਾਫੀ ਸਾਰੇ ਨਿਵਾਸੀਆਂ ਨੂੰ ਪਹਿਲਾਂ ਹੀ ਇਸ ਖੇਤਰ ਵਿੱਚੋਂ ਬਾਹਰ ਲਿਆਂਦਾ ਗਿਆ ਹੈ, ਫਿਰ ਵੀ ਬਾਹਰ ਲਿਆਉਣ ਦੀ ਇਹ ਲੋੜ, ਪੂਰੀ ਰਾਤ ਰਹੇਗੀ ਅਤੇ ਕੱਲ੍ਹ ਇਸਦਾ ਮੁਲਾਂਕਣ ਕੀਤਾ ਜਾਵੇਗਾ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ (Brampton Fire and Emergency Services), ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office), ਬ੍ਰੈਂਪਟਨ ਪਬਲਿਕ ਵਰਕਸ (Brampton Public Works), ਬ੍ਰੈਂਪਟਨ ਟ੍ਰਾਂਜਿਟ (Brampton Transit), ਪੀਲ ਰੀਜਨਲ ਪੁਲਿਸ (Peel Regional Police), ਰੀਜਨ ਆਫ ਪੀਲ ਹਿਊਮੈਨ ਸਰਵਿਸਿਜ (Region of Peel Human Services) ਅਤੇ ਕ੍ਰੈਡਿਟ ਵੈਲੀ ਕਨਜ਼ਰਵੇਸ਼ਨ (Credit Valley Conservation), ਸਾਈਟ ਤੇ ਰਹਿਣਗੇ ਅਤੇ ਲਗਾਤਾਰ ਸਥਿਤੀ ਦਾ ਨਿਰੀਖਣ ਕਰਕੇ, ਉਸ ਉੱਤੇ ਕੰਮ ਕਰਨਗੇ।

ਜੇਕਰ ਨਿਵਾਸੀ ਖਤਰੇ ਵਿੱਚ ਹੋਣ, ਤਾਂ ਉਹਨਾਂ ਨੂੰ ਤੁਰੰਤ, 9-1-1 ਤੇ ਫੋਨ ਕਰਨਾ ਚਾਹੀਦਾ ਹੈ। ਮਿਊਨਿਸਿਪਲ ਰੋਡਸ ਉੱਤੇ ਲੋਕਲ ਤੌਰ ਤੇ ਹੜ੍ਹ, ਤੂਫਾਨ ਦੇ ਪਾਣੀ ਨਾਲ ਰੁਕੇ ਹੋਏ ਸੀਵਰ ਗ੍ਰੇਟਸ ਜਾਂ ਬੇਸਮੈਂਟ ਹੜ੍ਹ ਦੀ ਰਿਪੋਰਟ ਕਰਨ ਲਈ, 311 ਤੇ ਫੋਨ ਕਰੋ।

ਹੜ੍ਹ ਤੋਂ ਸੁਰੱਖਿਆ ਸਬੰਧੀ ਸੁਝਾਅ

ਐਨਵਾਇਰਨਮੈਂਟ ਕੈਨੇਡਾ (Environment Canada) ਨੇ, ਕੱਲ੍ਹ ਸਵੇਰੇ ਬਾਰਿਸ਼, ਫ੍ਰੀਜ਼ਿੰਗ ਬਾਰਿਸ਼ ਅਤੇ ਸਨੋ ਦੇ ਪੂਰਵ ਅਨੁਮਾਨ ਦੇ ਨਾਲ, ਬ੍ਰੈਂਪਟਨ ਵਾਸਤੇ ਖਾਸ ਮੌਸਮ ਸਟੇਟਮੈਂਟ ਜਾਰੀ ਕੀਤੀ ਹੈ। ਕ੍ਰੈਡਿਟ ਵੈਲੀ ਕਨਜ਼ਰਵੇਸ਼ਨ ਨੇ ਵੀ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ।

ਨਿਵਾਸੀਆਂ ਨੂੰ ਇਹਨਾਂ ਸੁਰੱਖਿਆ ਸਬੰਧੀ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਆਖਿਆ ਜਾ ਰਿਹਾ ਹੈ:

- ਰੁਕੇ ਹੋਏ ਪਾਣੀ ਦੇ ਨਾਲ, ਇਨਡੋਰ ਇਲੈਕਟ੍ਰੀਕਲ ਸਿਸਟਮਾਂ ਅਤੇ ਅੰਡਰਗ੍ਰਾਊਂਡ ਜਾਂ ਹੇਠਾਂ ਡਿੱਗੀਆਂ ਬਿਜਲੀ ਦੀਆਂ ਤਾਰਾਂ ਦੇ ਦੁਆਰਾ ਕਰੰਟ ਆ ਸਕਦਾ ਹੈ। ਖੁਦ ਨੂੰ, ਬੱਚਿਆਂ ਨੂੰ ਅਤੇ ਪਾਲਤੂ ਜਾਨਵਰਾਂ ਨੂੰ, ਰੁਕੇ ਹੋਏ ਪਾਣੀ ਅਤੇ ਹੇਠਾਂ ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਦੂਰ ਰੱਖੋ।



- ਹੜ੍ਹ ਦਾ ਪਾਣੀ ਜਲਦੀ ਨਾਲ ਵਹਿੰਦਾ ਹੈ ਅਤੇ ਡੁੱਬਣ ਦਾ ਖਤਰਾ ਪੈਦਾ ਕਰਦਾ ਹੈ। ਆਪਣੀ ਸੁਰੱਖਿਆ ਕਾਇਮ ਕਰੋ ਅਤੇ ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾ ਕਰੋ ਜਾਂ ਤੁਰੇ ਨਾ।
- ਬਿਲਡਿੰਗ ਸਟ੍ਰਕਚਰ ਹੜ੍ਹ ਤੋਂ ਪ੍ਰਭਾਵਿਤ ਹੋ ਕੇ, ਅਸੁਰੱਖਿਅਤ ਹੋ ਸਕਦੇ ਹਨ। ਪੋਰਚ ਦੀਆਂ ਛੱਤਾਂ ਅਤੇ ਬਾਹਰ ਨਿੱਕਲੇ ਹਿੱਸਿਆਂ ਸਮੇਤ, ਜੇਕਰ ਨੀਂਹ ਅਤੇ ਸਟ੍ਰਕਚਰ ਖਰਾਬ ਹੋਣ ਦੇ ਕੋਈ ਸੰਭਾਵੀ ਲੱਛਣ ਨਜ਼ਰ ਆਉਣ ਤਾਂ ਆਪਣੇ ਘਰੋਂ ਬਾਹਰ ਆ ਜਾਓ।
- ਹੜ੍ਹ ਦਾ ਪਾਣੀ, ਅਕਸਰ ਸੜਕਾਂ ਅਤੇ ਵਾਕਵੇਅਜ ਨੂੰ ਨਸ਼ਟ ਕਰ ਦਿੰਦਾ ਹੈ। ਸੜਕਾਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਕਾਰ ਦੇ ਵਜ਼ਨ ਹੇਠਾਂ ਟੁੱਟ ਸਕਦੀਆਂ ਹਨ। ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾ ਕਰੋ ਜਾਂ ਤੁਰੇ ਨਾ।
- ਹੜ੍ਹ ਦੇ ਪਾਣੀ ਵਿੱਚ ਸੀਵੇਜ (ਇਸ ਵਿੱਚ ਬੈਕਟੀਰੀਆ, ਵਾਇਰਸ ਜਾਂ ਪੈਰਾਸਾਈਟਸ ਹੋ ਸਕਦੇ ਹਨ), ਕੈਮੀਕਲ ਅਤੇ ਮਲਬਾ ਹੋ ਸਕਦਾ ਹੈ, ਜਿਵੇਂ ਟੁੱਟਿਆ ਹੋਇਆ ਕੱਚ। ਸਭ ਤੋਂ ਹੇਠਲੇ ਖੇਤਰਾਂ ਤੋਂ ਦੂਰ ਰਹੋ। ਖੁਦ ਨੂੰ, ਪਰਿਵਾਰ ਨੂੰ ਅਤੇ ਪਾਲਤੂ ਜਾਨਵਰਾਂ ਨੂੰ, ਹੜ੍ਹ ਦੇ ਪਾਣੀ ਤੋਂ ਦੂਰ ਰੱਖੋ।
- ਤਦ ਤੱਕ ਹੜ੍ਹ ਵਾਲੇ ਖੇਤਰ ਵਿੱਚ ਦਾਖਲ ਨਾ ਹੋਵੋ, ਜਦੋਂ ਤੱਕ ਕਿ ਤੁਸੀਂ ਸਹੀ ਨਿੱਜੀ ਸੁਰੱਖਿਆਤਮਕ ਉਪਕਰਨ ਅਤੇ ਕੱਪੜੇ ਨਾ ਪਹਿਨੇ ਹੋਏ ਹੋਣ।

ਨਿਵਾਸੀ, ਬਿਲਕੁੱਲ ਤਾਜ਼ਾ ਅੱਪਡੇਟਸ ਲਈ Twitter ਤੇ, [@BEMOPrepared](https://twitter.com/BEMOPrepared) ਨੂੰ ਫਾਲੋ ਕਰ ਸਕਦੇ ਹਨ ਅਤੇ ਹੜ੍ਹ ਤੋਂ ਸੁਰੱਖਿਆ ਸਬੰਧੀ ਜਾਣਕਾਰੀ ਲਈ, www.brampton.ca ਤੇ ਜਾ ਸਕਦੇ ਹਨ।

-30-

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca